



ਕੀ ਕੋਵਿਡ ਲਈ ਤੁਹਾਡਾ ਟੈਸਟ ਹੁਣੇ-ਹੁਣੇ ਪੌਜ਼ਿਟਿਵ ਆਇਆ ਹੈ?

ਮੁਫਤ, FDA-ਅਧਿਕਾਰਤ ਮੋਨੋਕਲੋਨਲ ਐਂਟੀਬੌਡੀ (monoclonal antibody - mAB) ਇਲਾਜ ਉਪਲਬਧ ਹੈ। ਇਲਾਜ ਤੁਹਾਡੇ ਲੱਛਣਾਂ ਨੂੰ ਘੱਟ ਕਰਨ ਅਤੇ ਤੁਹਾਨੂੰ ਹਸਪਤਾਲ ਜਾਣ ਤੋਂ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਮੋਨੋਕਲੋਨਲ ਐਂਟੀਬੌਡੀ ਥੈਰੇਪੀ ਕੀ ਹੁੰਦੀ ਹੈ?

ਮੋਨੋਕਲੋਨਲ ਐਂਟੀਬੌਡੀਜ਼ ਅਜਿਹੇ ਪ੍ਰੋਟੀਨ ਹੁੰਦੇ ਹਨ ਜੋ ਵਾਇਰਸਾਂ ਨਾਲ ਲੜਨ ਲਈ ਇਮਿਊਨ ਸਿਸਟਮ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਹਨ। ਮੋਨੋਕਲੋਨਲ ਐਂਟੀਬੌਡੀਜ਼ ਦੀ ਵਰਤੋਂ ਉਹਨਾਂ ਬਾਲਗਾਂ ਅਤੇ ਕਿਸ਼ੋਰਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ ਜੋ COVID-19 ਤੋਂ ਗੰਭੀਰ ਬਿਮਾਰੀ ਹੋਣ ਦੇ ਉੱਚੇ ਜੋਖਮ ਵਿੱਚ ਹਨ।

ਮੋਨੋਕਲੋਨਲ ਐਂਟੀਬੌਡੀ ਥੈਰੇਪੀ ਸਾਰਿਆਂ ਲਈ ਉਪਲਬਧ ਹੈ ਭਾਵੇਂ ਕਿਸੇ ਦੀ ਸਿਹਤ ਬੀਮਾ ਜਾਂ ਇਮੀਗ੍ਰੇਸ਼ਨ ਸਥਿਤੀ ਕੁਝ ਵੀ ਹੋਵੇ।



ਇਹ ਦੇਖਣ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਕਿ ਕੀ ਤੁਸੀਂ ਇਸ ਥੈਰੇਪੀ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਟੋਟਲ ਇਨਫਿਊਜ਼ਨ (Total Infusion) ਇਸ ਥੈਰੇਪੀ ਲਈ ਉੱਚੇ ਜੋਖਮ ਵਾਲੇ ਮਰੀਜ਼ਾਂ ਲਈ ਯੋਗ ਹੋ ਸਕਦਾ ਹੈ। ਪ੍ਰਦਾਤਾ ਇੱਥੇ <https://totalinfusion.com/make-a-referral/> 'ਤੇ ਰੈਫਰਲ ਕਰ ਸਕਦੇ ਹਨ ਅਤੇ ਯੋਗਤਾ ਸੰਬੰਧੀ ਸਵਾਲਾਂ ਵਾਸਤੇ (510) 878-9528 'ਤੇ ਕਾਲ ਕਰ ਸਕਦੇ ਹਨ।

ਮੋਨੋਕਲੋਨਲ ਐਂਟੀਬੌਡੀ ਇਲਾਜ ਉਹਨਾਂ ਵਿਅਕਤੀਆਂ ਲਈ ਹੈ:

- ਜੋ 12 ਸਾਲ ਅਤੇ ਇਸਤੋਂ ਵੱਧ ਉਮਰ ਦੇ ਹਨ ਅਤੇ ਜਿਹਨਾਂ ਦਾ ਭਾਰ ਘੱਟੋ-ਘੱਟ 88 ਪੌਂਡ/40 ਕਿਲੋਗ੍ਰਾਮ ਹੈ
- ਜਿਹਨਾਂ ਦਾ COVID-19 ਟੈਸਟ ਹਾਲ ਹੀ ਵਿੱਚ ਪੌਜ਼ਿਟਿਵ ਆਇਆ ਹੈ ਅਤੇ ਜੇ COVID-19 ਦੇ ਹਲਕੇ ਤੋਂ ਦਰਮਿਆਨੇ ਲੱਛਣਾਂ ਦਾ ਅਨੁਭਵ ਕਰ ਰਹੇ ਹਨ ਜਾਂ ਜੇ COVID-19 ਦੇ ਪ੍ਰਭਾਵ ਹੋਣ ਆਏ ਸਨ, ਅਤੇ
- ਜੋ ਹਸਪਤਾਲ ਵਿੱਚ ਦਾਖਲ ਹੋਣ ਜਾਂ ਮੌਤ ਵੱਲ ਵਧਣ ਪ੍ਰਤੀ ਹੇਠਾਂ ਦਿੱਤੀਆਂ ਇੱਕ ਜਾਂ ਵੱਧ ਉੱਚ-ਜੋਖਮ ਵਾਲੀਆਂ ਸ਼੍ਰੇਣੀਆਂ ਵਿੱਚ ਹਨ:
 - ਮੋਟਾਪਾ ਜਾਂ ਵੱਧ ਭਾਰ (ਬਾਡੀ ਮਾਸ ਇੰਡੈਕਸ (BMI) 25 ਤੋਂ ਵੱਧ ਜਾਂ ਇਸ ਦੇ ਬਰਾਬਰ ਜਾਂ, ਜੇਕਰ ਉਮਰ 12-17 ਹੈ, ਤਾਂ CDC ਵਿਕਾਸ ਚਾਰਟਾਂ ਦੇ ਆਧਾਰ 'ਤੇ ਉਮਰ ਅਤੇ ਲਿੰਗ ਲਈ BMI ≥ 85 ਵਾਂ ਪ੍ਰਤੀਸ਼ਤ ਹੈ)
 - ਵਢੇਰੀ ਉਮਰ (65 ਸਾਲ ਅਤੇ ਵੱਧ)
 - ਗਰਭ ਅਵਸਥਾ
 - ਡਾਇਬੀਟੀਜ਼, ਗੁਰਦੇ ਦੀ ਗੰਭੀਰ ਬਿਮਾਰੀ, ਇਮਿਊਨੋਸੱਪ੍ਰੈਸ਼ਿਵ (ਇਮਿਊਨ ਸਿਸਟਮ ਨੂੰ ਦਬਾਉਣ ਵਾਲੀ) ਬਿਮਾਰੀ ਜਾਂ ਇਮਿਊਨੋਸੱਪ੍ਰੈਸ਼ਿਵ ਇਲਾਜ
 - ਹਾਈ ਬਲੱਡ ਪ੍ਰੈਸ਼ਰ ਅਤੇ ਜਮਾਂਦਰੂ ਦਿਲ ਦੀ ਬਿਮਾਰੀ ਸਮੇਤ ਦਿਲ ਦੀ ਬਿਮਾਰੀ, ਅਤੇ ਫੇਫੜਿਆਂ ਦੀਆਂ ਪੁਰਾਣੀਆਂ ਬਿਮਾਰੀਆਂ, ਜਿਵੇਂ ਕਿ ਸੀਓਪੀਡੀ (COPD), ਦਰਮਿਆਨੇ-ਤੋਂ-ਗੰਭੀਰ ਦਮਾ, ਸਿਸਟਿਕ ਫਾਇਬ੍ਰੋਸਿਸ, ਫੇਫੜਿਆਂ ਸੰਬੰਧੀ ਹਾਈਪਰਟੈਨਸ਼ਨ, ਇੰਟਰਸਟੀਸ਼ੀਅਲ ਫੇਫੜਿਆਂ ਦੀ ਬਿਮਾਰੀ
 - ਸੇਰੇਬ੍ਰਲ ਪਾਲਸੀ, ਕੁਝ ਜੈਨੇਟਿਕ/ਮੈਟਾਬੋਲਿਕ ਸਿੰਡ੍ਰੋਮ ਅਤੇ ਗੰਭੀਰ ਜਮਾਂਦਰੂ ਵਿਗਾੜ; ਜਾਂ ਸਿੱਕਲ ਸੈੱਲ ਬਿਮਾਰੀ
 - ਟ੍ਰੈਕੀਓਸਟੋਮੀ, ਗੈਸਟ੍ਰੋਸਟੋਮੀ, ਜਾਂ ਪੌਜ਼ਿਟਿਵ ਪ੍ਰੈਸ਼ਰ ਵੈਂਟੀਲੇਸ਼ਨ ਜੋ COVID-19 ਨਾਲ ਸੰਬੰਧਤ ਨਹੀਂ
 - ਨਸਲ/ਜਾਤੀ ਸਮੇਤ ਹੋਰ ਡਾਕਟਰੀ ਸਥਿਤੀਆਂ/ਕਾਰਕ, ਜੋ ਮਰੀਜ਼ਾਂ ਨੂੰ ਸ਼ਾਇਦ ਗੰਭੀਰ ਬਿਮਾਰੀ ਦੇ ਉਚੇਰੇ ਜੋਖਮ ਵਿੱਚ ਪਾ ਸਕਦੇ ਹਨ। ਕਾਲੇ/ਅਫਰੀਕੀ ਅਮਰੀਕਨ, ਹਿਸਪੈਨਿਕ/ਲੈਟਿਨੋ/ਏ/ਲੈਟਿਕਸ, ਅਤੇ ਗੈਰ-ਗੇਰੇ ਰੰਗ ਦੇ ਹੋਰਨਾਂ ਵਿਅਕਤੀਆਂ ਨੂੰ ਆਪਣੇ ਡਾਕਟਰੀ ਪ੍ਰਦਾਤਾ ਨਾਲ ਗੱਲ ਕਰਨੀ ਚਾਹੀਦੀ ਹੈ।

REGEN-COV ਜਾਂ Bam/Ete ਦੇ ਨਾਲ, ਸੰਪਰਕ ਵਿੱਚ ਆਉਣ ਤੋਂ ਬਾਅਦ ਦੀ ਰੋਕਥਾਮ (ਪ੍ਰੋਫਾਇਲੈਕਸਿਸ), 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਉਹਨਾਂ ਵਿਅਕਤੀਆਂ ਲਈ ਇੱਕ ਹੋਰ FDA-ਅਧਿਕਾਰਤ ਇਲਾਜ ਹੈ ਜੋ ਹਸਪਤਾਲ ਵਿੱਚ ਦਾਖਲੇ ਜਾਂ ਮੌਤ ਸਮੇਤ, ਗੰਭੀਰ COVID-19 ਵੱਲ ਵਧਣ ਦੇ ਉੱਚੇ ਜੋਖਮ ਵਿੱਚ ਹਨ, ਅਤੇ ਜਿਹਨਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਨਹੀਂ ਹੋਇਆ ਹੈ ਜਾਂ ਜੋ SARS-CoV-2 ਟੀਕਾਕਰਣ ਨੂੰ ਪੂਰਾ ਕਰਨ ਲਈ ਇੱਕ ਢੁਕਵੀਂ ਪ੍ਰਤੀਰੋਧ ਪ੍ਰਤੀਕ੍ਰਿਆ ਵਧਣ ਦੀ ਉਮੀਦ ਨਹੀਂ ਰੱਖਦੇ ਹਨ (ਜਿਵੇਂ ਕਿ, ਇਮਿਊਨ ਸਿਸਟਮ ਨੂੰ ਕਮਜ਼ੋਰ ਕਰਨ ਵਾਲੀਆਂ ਸਥਿਤੀਆਂ ਅਤੇ ਇਮਿਊਨ ਸਿਸਟਮ ਨੂੰ ਦਬਾਉਣ ਵਾਲੀਆਂ ਦਵਾਈਆਂ ਦੀ ਵਰਤੋਂ), ਅਤੇ

- ਜੋ CDC ਮੁਤਾਬਕ ਨਜ਼ਦੀਕੀ ਸੰਪਰਕ ਦੇ ਮਾਪਦੰਡਾਂ ਦੇ ਅਨੁਸਾਰ SARS-CoV-2 ਨਾਲ ਸੰਕ੍ਰਮਿਤ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਰਹੇ ਹਨ ਜਾਂ
- ਇੱਕੋ ਸੰਸਥਾਗਤ ਮਾਹੌਲ (ਉਦਾਹਰਣ ਲਈ, ਨਰਸਿੰਗ ਹੋਮਾਂ, ਜੇਲ੍ਹਾਂ) ਵਿੱਚ ਹੋਰਨਾਂ ਵਿਅਕਤੀਆਂ ਵਿੱਚ COVID ਦੀ ਲਾਗ ਹੋਣ ਕਰਕੇ SARS CoV-2 ਨਾਲ ਸੰਕ੍ਰਮਿਤ ਕਿਸੇ ਵਿਅਕਤੀ ਦੇ ਸੰਪਰਕ ਹੋਣ ਆਉਣ ਦੇ ਉੱਚੇ ਜੋਖਮ ਵਿੱਚ ਹਨ।

ਰੈਫਰਲ: ਆਪਣੇ ਮੈਡੀਕਲ ਪ੍ਰਦਾਤਾ ਨਾਲ ਸੰਪਰਕ ਕਰੋ ਜਾਂ ਉੱਚ-ਜੋਖਮ ਵਾਲੇ ਮਰੀਜ਼ ਖੁਦ ਹੀ ਇਸ ਥੈਰੇਪੀ ਦੇ ਲਈ ਟੋਟਲ ਇਨਫਿਊਜ਼ਨ ਵਾਸਤੇ ਰੈਫਰ ਕਰ ਸਕਦੇ ਹਨ: <https://totalinfusion.com/make-a-referral/> ਜਾਂ ਯੋਗਤਾ ਸੰਬੰਧੀ ਸਵਾਲਾਂ ਲਈ (510) 878-9528 'ਤੇ ਕਾਲ ਕਰ ਸਕਦੇ ਹਨ।

ਮੋਨੋਕਲੋਨਲ ਐਂਟੀਬੌਡੀ ਥੈਰੇਪੀ ਬਾਰੇ ਆਮ ਪੁੱਛਗਿੱਛ: ਕੰਮਬੈਟ ਕੋਵਿਡ ਮੋਨੋਕਲੋਨਲ ਐਂਟੀਬੌਡੀਜ਼ (Combat COVID Monoclonal Antibodies) ਕਾਲ ਸੈਂਟਰ ਨਾਲ 1-877-332-6585 'ਤੇ ਸੰਪਰਕ ਕਰੋ।



**ALAMEDA COUNTY HEALTH CARE SERVICES AGENCY
PUBLIC HEALTH DEPARTMENT**

Colleen Chawla – Agency Director
Kimi Watkins-Tartt – Director
Nicholas Moss, MD – Health Officer

Contact
Public Health Department:
(510) 267-8000 Main Line
COVID-19 Information:
(510) 268-2101

www.acphd.org